

ਐਸਟੇਟ ਰਿਕਵਰੀ

ਮੈਡੀਕਲ ਅਤੇ ਲੰਮੀ ਮਿਆਦ ਦੀਆਂ ਸੇਵਾਵਾਂ ਅਤੇ ਸਹਾਇਤਾ ਲਈ ਸਟੇਟ ਨੂੰ ਮੁੜ-ਭੁਗਤਾਨ ਕਰਨਾ

Estate Recovery Repaying the State for Medical and Long Term Services and Supports

ਐਸਟੇਟ ਰਿਕਵਰੀ ਕੀ ਹੈ?

- ਸਟੇਟ ਦਾ ਕਾਨੂੰਨ (ਚੈਪਟਰ RCW 41.05B ਅਤੇ 43.20B) ਤੁਹਾਡੀ ਐਸਟੇਟ ਨੂੰ ਤੁਹਾਡੇ ਵਲੋਂ ਲਈਆਂ ਗਈਆਂ ਕੁਝ ਮੈਡੀਕਲ ਸੇਵਾਵਾਂ ਅਤੇ ਲੰਮੀ ਮਿਆਦ ਦੀਆਂ ਸੇਵਾਵਾਂ ਅਤੇ ਸਹਾਇਤਾ (LTSS) ਦੀਆਂ ਲਾਗਤਾਂ ਲਈ ਸਮਾਜਕ ਅਤੇ ਸਿਹਤ ਸੇਵਾਵਾਂ ਬਾਰੇ ਵਿਭਾਗ (DSHS) ਅਤੇ ਸਿਹਤ-ਸੰਭਾਲ ਅਥਾਰਿਟੀ (HCA) ਨੂੰ ਮੁੜ-ਭੁਗਤਾਨ ਕਰਨ ਲਈ ਕਹਿੰਦਾ ਹੈ।

ਐਸਟੇਟ ਕੀ ਹੈ?

- ਸਾਰੀ ਸੰਪਤੀ ਅਤੇ ਕੋਈ ਹੋਰ ਅਸਾਸੇ, ਜੋ ਤੁਹਾਡੇ ਹਨ ਜਾਂ ਤੁਹਾਡੀ ਮੌਤ ਦੇ ਸਮੇਂ ਜਿਹਨਾਂ ਵਿਚ ਤੁਹਾਡੇ ਕਾਨੂੰਨੀ ਹੱਕ ਸਨ, ਜੋ ਤੁਹਾਡੀ ਵਸੀਅਤ ਜਾਂ ਵਸੀਅਤ ਤੋਂ ਬਿਨਾ ਪਿੱਛੇ ਰਹਿ ਗਈ ਹੈ। ਇਸ ਵਿਚ ਤੁਹਾਡੀ ਸੰਪਤੀ ਅਤੇ ਅਸਾਸੇ ਸ਼ਾਮਿਲ ਹਨ, ਜਿਵੇਂ:
 - ਘਰ, ਜ਼ਮੀਨ;
 - ਬੈਂਕ ਖਾਤੇ;
 - ਸਟਾੱਕ, ਬੌਂਡਸ;
 - ਨਿਜੀ ਸੰਪਤੀ; ਅਤੇ
 - ਬਿਨਾ ਤਸਦੀਕ ਕੀਤੀ ਵਸੀਅਤ ਦੇ ਅਸਾਸੇ, ਲਾਈਫ ਐਸਟੇਟਸ।

ਤੁਹਾਡੀ ਐਸਟੇਟ ਵਿਚ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ?

- ਸੰਪਤੀ ਜਾਂ ਹੋਰ ਅਸਾਸੇ, ਜੋ ਤੁਹਾਡੇ ਆਪਣੇ ਨਹੀਂ ਹਨ ਜਾਂ ਤੁਹਾਡੀ ਮੌਤ ਦੇ ਸਮੇਂ ਉਹਨਾਂ ਵਿਚ ਤੁਹਾਡਾ ਕਾਨੂੰਨੀ ਹੱਕ ਹੈ। ਉਦਾਹਰਣ ਲਈ, ਸੰਪਤੀ ਜਾਂ ਅਸਾਸੇ, ਜੋ ਸਿਰਫ ਤੁਹਾਡੇ ਮਾਤਾ-ਪਿਤਾ, ਪਤੀ/ਪਤਨੀ, ਸਟੇਟ-ਰਜਿਸਟਰਡ ਘਰੇਲੂ ਭਾਈਵਾਲ ਜਾਂ ਬੱਚੇ ਦੇ ਹਨ।

ਐਸਟੇਟ ਰਿਕਵਰੀ ਵਿਚ ਕਿਹੜੇ ਅਸਾਸਿਆਂ ਨੂੰ ਛੇਟ ਹੈ?

- ਕਬੀਲਦਾਰੀ ਦੇ ਕੁਝ ਅਸਾਸੇ;
- ਸਰਕਾਰੀ ਮੁਆਵਜ਼ੇ ਦੇ ਕੁਝ ਭੁਗਤਾਨ; ਅਤੇ
- ਦੁਕਵੀਂ ਲੰਮੀ ਮਿਆਦ ਦੀ ਸੰਭਾਲ ਦੀ ਭਾਈਵਾਲੀ ਵਾਲੀ ਪਾਲਿਸੀ ਰਾਹੀਂ ਸੁਰੱਖਿਅਤ ਅਸਾਸੇ।

ਕੀ ਹੁੰਦਾ ਹੈ, ਜਦੋਂ ਤੁਹਾਡੀ ਮੌਤ ਦੇ ਸਮੇਂ ਤੁਹਾਡੇ ਕੋਈ ਅਸਾਸੇ ਨਹੀਂ ਹੁੰਦੇ?

- ਕੋਈ ਐਸਟੇਟ ਰਿਕਵਰੀ ਨਹੀਂ ਹੈ।

ਐਸਟੇਟ ਰਿਕਵਰੀ ਵਿਚ ਮੈਡੀਕਲ ਅਤੇ LTSS ਦੀਆਂ ਕਿਹੜੀਆਂ ਲਾਗਤਾਂ ਸ਼ਾਮਿਲ ਹਨ?

- ਤੁਹਾਡੀ 55 ਸਾਲ ਦੀ ਉਮਰ ਹੋਣ ਤੋਂ ਬਾਅਦ ਫੈਡਰਲ ਦੀਆਂ ਰਕਮਾਂ ਵਾਲੀਆਂ LTSS ਲਾਗਤਾਂ ਦਾ ਭੁਗਤਾਨ DSHS ਜਾਂ HCA ਕਰਦੀ ਹੈ;
- ਹੇਠਾਂ ਦਿੱਤਿਆਂ ਨੂੰ ਛੱਡਕੇ, ਕਿਸੇ ਵੀ ਉਮਰ ਵਿਚ ਸਟੇਟ ਦੀਆਂ ਰਕਮਾਂ ਵਾਲੀਆਂ ਲਾਗਤਾਂ ਦਾ ਭੁਗਤਾਨ DSHS ਜਾਂ HCA ਕਰਦੀ ਹੈ:
 - ਬਾਲਗ ਸੁਰੱਖਿਆਤਮਕ ਸੇਵਾਵਾਂ;
 - ਵਿਕਾਸ ਸਬੰਧੀ ਅਪੰਗਤਾ ਪ੍ਰਸ਼ਾਸਨ ਵਲੋਂ ਅਖਤਿਆਰਪ੍ਰਾਪਤ ਪੂਰਕ ਸੁਰੱਖਿਆ ਭੁਗਤਾਨ;
 - ਅਪਰਾਧੀ ਨੂੰ ਮੁੜ ਭਾਈਚਾਰੇ ਵਿਚ ਲਿਆਉਣ ਬਾਰੇ ਸੁਰੱਖਿਆ ਪ੍ਰੋਗਰਾਮ ਸੇਵਾਵਾਂ; ਅਤੇ
 - ਵਾਲੰਟੀਅਰ ਫੁਟਕਲ ਸੇਵਾਵਾਂ,

ਐਸਟੇਟ ਰਿਕਵਰੀ ਵਿਚ ਕਿਹੜੀਆਂ ਮੈਡੀਕਲ ਅਤੇ LTSS ਲਾਗਤਾਂ ਸ਼ਾਮਿਲ ਨਹੀਂ ਹਨ?

- ਫੈਡਰਲ ਮੈਡੀਕੇਅਰ ਸੇਵਿੰਗਸ ਪ੍ਰੋਗਰਾਮ ਹੇਠ ਲਾਗਤਾਂ ਦਾ ਭੁਗਤਾਨ HCA ਕਰਦੀ ਹੈ।
- ਜੇ ਤੁਹਾਨੂੰ LTSS ਵੀ ਨਹੀਂ ਮਿਲਦਾ, ਤਾਂ ਮੈਡੀਕਲ ਲਾਗਤਾਂ ਦਾ ਭੁਗਤਾਨ HCA ਕਰਦੀ ਹੈ।

ਐਸਟੇਟ ਰਿਕਵਰੀ ਵਿਚ ਕਦੋਂ ਦੇਰ ਹੁੰਦੀ ਹੈ?

- ਜੇ ਤੁਹਾਡਾ ਪਤੀ/ਪਤਨੀ ਜ਼ਿੰਦਾ ਹੈ;
- ਜੇ ਤੁਹਾਡਾ 21 ਸਾਲ ਤੋਂ ਘੱਟ ਉਮਰ ਦਾ ਬੱਚਾ ਜਿਉਂਦਾ ਹੈ;
- ਜੇ ਤੁਹਾਡਾ ਬੱਚਾ ਜਿਉਂਦਾ ਹੈ, ਜੇ ਤੁਹਾਡੀ ਮੌਤ ਦੇ ਸਮੇਂ ਨੇਤਰਹੀਣ ਜਾਂ ਅਪੰਗ ਸੀ; ਜਾਂ
- ਬਹੁਤ ਜ਼ਿਆਦਾ ਮੁਸ਼ਕਿਲ ਵਾਲੇ ਸਮੇਂ ਦੌਰਾਨ, ਜੇ ਇੱਕ ਉਤਰਾਧਿਕਾਰੀ ਬਹੁਤ ਜ਼ਿਆਦਾ ਮੁਸ਼ਕਿਲ ਹੋਣ ਕਰਕੇ ਦੇਰੀ ਲਈ ਕਹਿੰਦਾ ਹੈ ਅਤੇ DSHS ਬੇਨਤੀ ਪ੍ਰਵਾਣ ਕਰ ਲੈਂਦਾ ਹੈ।

ਬਹੁਤ ਜ਼ਿਆਦਾ ਮੁਸ਼ਕਿਲ ਵਾਲੇ ਸਮੇਂ ਨੂੰ DSHS ਕਦੋਂ ਪ੍ਰਵਾਣ ਕਰ ਸਕਦਾ ਹੈ?

- ਵਸੂਲੀ ਕਰਕੇ ਉਤਰਾਧਿਕਾਰੀ ਰਹਿਣ ਵਾਲੀ ਥਾਂ ਤੋਂ ਵਾਂਝਾ ਹੋ ਜਾਂਦਾ ਹੈ ਅਤੇ ਉਹ ਕਿਸੇ ਹੋਰ ਪਨਾਹ ਦਾ ਪ੍ਰਬੰਧ ਨਹੀਂ ਕਰ ਸਕਦਾ;
- ਐਸਟੇਟ, ਉਤਰਾਧਿਕਾਰੀ ਦੀ ਆਮਦਨ ਦਾ ਇਕੋ ਇੱਕ ਜ਼ਰੀਆ ਹੈ; ਜਾਂ
- ਤੁਸੀਂ ਸਟੇਟ-ਰਜਿਸਟਰਡ ਘਰੇਲੂ ਭਾਈਵਾਲ ਵਜੋਂ ਜ਼ਿੰਦਾ ਹੋ।

ਕੀ ਹੁੰਦਾ ਹੈ, ਜੇ ਤੁਸੀਂ ਮੈਡੀਕਲ ਸਹੂਲਤ ਵਿਚ ਰਹਿੰਦੇ ਹੋ ਅਤੇ ਵਿਹਾਰਕ ਤੌਰ ਤੇ ਤੁਹਾਡੇ ਘਰ ਪਰਤਣ ਦੀ ਸੰਭਾਵਨਾ ਨਹੀਂ ਹੈ?

- ਹਾਲਾਂਕਿ ਇਹ "ਐਸਟੇਟ ਰਿਕਵਰੀ" ਨਹੀਂ ਹੈ, ਪਰ ਟੈਕਸ ਇਕੁਇਟੀ ਐਂਡ ਫ਼ਿਸਕਲ ਰਿਸਪੋਂਸਿਬਿਲਟੀ ਐਕਟ (TEFRA), 2005 ਕਰਕੇ DSHS ਮੌਤ ਤੋਂ ਪਹਿਲਾਂ ਤੁਹਾਡੇ ਘਰ ਤੇ ਹੱਕ-ਰਖਾਈ ਕਰ ਸਕਦਾ ਹੈ।
- ਕਾਨੂੰਨ, DSHS ਨੂੰ ਮੌਤ ਤੋਂ ਪਹਿਲਾਂ ਤੁਹਾਡੇ ਘਰ ਤੇ ਹੱਕ-ਰਖਾਈ ਦਾਇਰ ਕਰਨ ਦੀ ਆਗਿਆ ਦਿੰਦਾ ਹੈ।
- ਸਿਰਫ਼ ਉਹੀ ਲੋਕ, ਜਿਹਨਾਂ ਨੂੰ ਸੰਭਾਲ ਦੀ ਆਪਣੀ ਲਾਗਤ ਦਾ ਭੁਗਤਾਨ ਜ਼ਰੂਰ ਕਰਨਾ ਪੈਣਾ ਹੈ, ਆਪਣੇ ਘਰ ਤੇ ਮੌਤ ਤੋਂ ਪਹਿਲਾਂ ਹੱਕ-ਰਖਾਈ ਕਰ ਸਕਦੇ ਹਨ।
- ਜੇ ਤੁਹਾਡੇ ਘਰ ਤੇ DSHS ਦੀ ਹੱਕ-ਰਖਾਈ ਹੈ ਅਤੇ ਤੁਸੀਂ ਇਸ ਨੂੰ ਵੇਚ ਦਿੰਦੇ ਹੋ, ਤਾਂ DSHS ਕਾਰਵਾਈ ਰਾਹੀਂ ਮੈਡੀਕਲ ਅਤੇ LTSS ਦੀਆਂ ਲਾਗਤਾਂ ਦੀ ਵਸੂਲੀ ਕਰੇਗੀ।
- DSHS ਤੁਹਾਡੇ ਘਰ ਤੇ ਹੱਕ-ਰਖਾਈ ਦਾਇਰ ਨਹੀਂ ਕਰੇਗਾ, ਜੇ ਤੁਹਾਡਾ ਪਤੀ/ਪਤਨੀ, ਸਟੇਟ ਰਜਿਸਟਰਡ ਘਰੇਲੂ ਭਾਈਵਾਲ, 21 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਜਾਂ ਉਸਦੇ ਭਰਾ-ਭੈਣ ਉਥੇ ਰਹਿੰਦੇ ਹਨ।
- ਜੇ ਤੁਸੀਂ ਘਰ ਪਰਤ ਆਉਂਦੇ ਹੋ, ਤਾਂ DSHS ਹੱਕ-ਰਖਾਈ ਮੁਅੱਤਲ ਕਰ ਦਏਗਾ।

ਕੀ ਜੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ?

- ਟੋਲ ਫ੍ਰੀ 1-888-201-1014 ਤੇ ਕੋਆਰਡੀਨੇਟਿਡ ਲੀਗਲ ਐਜੂਕੇਸ਼ਨ, ਐਡਵਾਈਜ਼ ਐਂਡ ਰੈਫਰਲ ਲਾਈਨ (CLEAR) ਤੇ ਕਾਲ ਕਰੋ
- ਉਸ ਅਟਾਰਨੀ ਨਾਲ ਸਲਾਹ ਕਰੋ, ਜੋ ਐਸਟੇਟ ਪਲਾਨਿੰਗ ਅਤੇ ਮੈਡੀਕਲ ਸਹਾਇਤਾ ਨੇਮਾਂ ਦੇਹਾਂ ਨੂੰ ਸਮਝਦਾ ਹੈ।
- www.washingtonlawhelp.org ਤੇ "[Estate Recovery for Medical Services Paid for by the State](#)" ਪੜ੍ਹੋ।
- ਅਲਾਸਕਾ ਮੂਲ ਦੇ ਲੋਕਾਂ ਅਤੇ ਅਮਰੀਕੀ ਭਾਰਤੀਆਂ ਨੂੰ ਛੱਡਕੇ ਐਸਟੇਟ ਦੀ ਵਸੂਲੀ ਲਈ www.washingtonlawhelp.org ਤੇ "[Native American and Alaska Native Property Owners: Exemptions from Estate Recovery](#)" ਵੇਖੋ।
- ਚੈਪਟਰ RCW 41.05A ਅਤੇ 43.20B ਅਤੇ ਚੈਪਟਰ 182-527 WAC ਪੜ੍ਹੋ।